

ਡੈਂਚਰ ਬਾਰੇ ਸਮਝੌਤੇ ਦੀ ਪ੍ਰਵਾਣਗੀ
Denture Agreement of Acceptance

ਅਖ਼ਤਿਆਰ ਨੰਬਰ

ਪ੍ਰਵਾਣਗੀ ਦੀ ਤਾਰੀਖ	ਕਲਾਇੰਟ ਦੀ ID	ਪ੍ਰੋਵਾਈਡਰ ਦਾ NPI ਨੰਬਰ	ਕਲਾਇੰਟ ਦਾ ਨਾਂ
-------------------	--------------	-----------------------	---------------

ਪ੍ਰਵਾਣ ਕੀਤੀ ਗਈ ਵਸਤ(ਵਸਤਾਂ)/ਸੇਵਾ(ਸੇਵਾਵਾਂ)

ਹੇਠਾਂ ਦਿੱਤੀ ਜਾਣਕਾਰੀ ਦੀ ਸਾਰੇ ਸਮੁੱਚੇ ਡੈਂਚਰ(ਡੈਂਚਰਾਂ) (D5110/D5120) ਦੇ ਪ੍ਰਬੰਧ ਲਈ ਲੋੜ ਹੈ।
ਸਿਹਤ-ਸੰਭਾਲ ਅਥਾਰਿਟੀ (HCA) ਵਲੋਂ ਸੇਵਾਵਾਂ ਲਈ ਭੁਗਤਾਨ ਕੀਤਾ ਜਾਏਗਾ, ਇਸ ਤੋਂ ਪਹਿਲਾਂ ਕਲਾਇੰਟ ਨੂੰ ਇਸ ਫਾਰਮ ਦੇ ਦੋਹਾਂ ਸੈਕਸ਼ਨਾਂ ਨੂੰ ਭਰਨਾ ਅਤੇ ਦਸਤਖਤ ਕਰਨੇ ਚਾਹੀਦੇ ਹਨ।

ਸੈਕਸ਼ਨ 1: ਵੈਕਸ-ਟ੍ਰਾਈ-ਇਨ

ਵੈਕਸ-ਟ੍ਰਾਈ-ਇਨ ਵਿਚ ਮਸੂੜਿਆਂ-ਦੇ-ਰੰਗ ਵਾਲੀ ਮੋਮ ਵਿਚ ਲਾਏ ਗਏ ਦੰਦਾਂ ਦੇ ਸੈਟ ਵਾਲੇ ਤੁਹਾਡੇ ਡੈਂਚਰ(ਡੈਂਚਰਾਂ) ਨੂੰ ਵੇਖਣਾ ਹੁੰਦਾ ਹੈ। ਵੈਕਸ-ਟ੍ਰਾਈ-ਇਨ ਦਾ ਉਦੇਸ਼ ਚੱਕ ਮਾਰਣ, ਦੰਦ ਦੇ ਰੰਗ, ਦੰਦ ਦੀ ਥਾਂ ਅਤੇ ਡੈਂਚਰ(ਡੈਂਚਰਾਂ) ਦੀ ਸਮੁੱਚੀ ਦਿੱਖ ਦੀ ਪੁਸ਼ਟੀ ਕਰਨਾ ਹੁੰਦਾ ਹੈ। ਵੈਕਸ-ਟ੍ਰਾਈ-ਇਨ ਵੇਲੇ ਦੰਦਾਂ ਦੀ ਦਿੱਖ ਵਿਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਟ੍ਰਾਈ-ਇਨ ਦੌਰਾਨ ਦੰਦ ਢਿੱਲੇ ਅਤੇ ਭਾਰੇ ਜਿਹੇ ਲੱਗ ਸਕਦੇ ਹਨ। ਵੈਕਸ-ਟ੍ਰਾਈ-ਇਨ ਦੀ ਪ੍ਰਵਾਣਗੀ ਮਿਲਦਿਆਂ ਹੀ ਡੈਂਚਰ ਨੂੰ ਸਿੱਧਿਆਂ ਮੋਮ ਦੇ ਡੈਂਚਰ ਨਾਲ ਤਿਆਰ ਕੀਤਾ ਜਾਏਗਾ।

ਹਾਂ ਨਹੀਂ ਕੀ ਤੁਸੀਂ ਦੰਦਾਂ ਦੇ ਰੰਗ ਨਾਲ ਖੁਸ਼ ਹੋ? ਜੇ ਨਹੀਂ, ਤਾਂ ਕਿਉਂ ਨਹੀਂ?

ਹਾਂ ਨਹੀਂ ਕੀ ਤੁਸੀਂ ਦੰਦਾਂ ਦੀ ਥਾਂ ਅਤੇ ਢਿੱਟਿੰਗ ਨਾਲ ਹੋ ਖੁਸ਼ ਹੋ? ਜੇ ਨਹੀਂ, ਤਾਂ ਕਿਉਂ ਨਹੀਂ?

ਹਾਂ ਨਹੀਂ ਕੀ ਤੁਸੀਂ ਦੰਦਾਂ ਦੇ ਅਕਾਰ ਅਤੇ ਘਾੜਤ ਨਾਲ ਹੋ ਖੁਸ਼ ਹੋ? ਜੇ ਨਹੀਂ, ਤਾਂ ਕਿਉਂ ਨਹੀਂ?

ਹਾਂ ਨਹੀਂ ਕੀ ਤੁਸੀਂ ਗੁਲਾਬੀ ਰੰਗ ਦੀ ਮਾਤਰਾ ਜਾਂ ਵਿਖਾਈ ਗਈ ਮਸੂੜੇ ਦੀ ਸਮਗ੍ਰੀ ਨਾਲ ਹੋ ਖੁਸ਼ ਹੋ? ਜੇ ਨਹੀਂ, ਤਾਂ ਕਿਉਂ ਨਹੀਂ?

ਕਲਾਇੰਟ ਜਾਂ ਹੇਠਾਂ ਦਿੱਤੇ ਨਿਯੁਕਤ ਕੀਤੇ ਪਾਵਰ ਆਫ਼ ਅਟਾਰਨੀ ਦੇ ਦਸਤਖਤ ਤੋਂ ਪਤਾ ਚੱਲਦਾ ਹੈ: ਮੈਂ ਆਪਣੇ ਭਵਿੱਖ ਦੇ ਡੈਂਚਰ(ਡੈਂਚਰਾਂ) ਦਾ ਵੈਕਸ "ਟ੍ਰਾਈ-ਇਨ" ਕਰਾਇਆ ਹੈ ਅਤੇ ਦੰਦ ਦੇ ਚੱਕ, ਦਿੱਖ ਜਾਂ ਰੰਗ ਦੀ ਪ੍ਰਵਾਣਗੀ ਦਿੰਦਾ/ਦਿੰਦੀ ਹਾਂ। ਮੈਂ ਸਮਝਦਾ/ਸਮਝਦੀ ਹਾਂ ਕਿ ਇਸ ਫਾਰਮ 'ਤੇ ਦਸਤਖਤ ਕਰਕੇ ਮੈਂ ਸਹਿਮਤ ਹਾਂ ਕਿ ਪ੍ਰੋਵਾਈਡਰ ਡੈਂਚਰ ਬਣਾ ਸਕਦਾ ਹੈ ਅਤੇ ਭਵਿੱਖ ਵਿਚਲੀਆਂ ਕਿਸੇ ਵੀ ਤਬਦੀਲੀਆਂ ਨਾਲ ਮੁਸ਼ਕਿਲ ਹੋ ਸਕਦੀ ਹੈ।

ਧਿਆਨ ਦਿਓ: ਤੁਹਾਨੂੰ ਇਸ ਵੇਲੇ ਜ਼ਰੂਰ ਦੱਸਣਾ ਚਾਹੀਦਾ ਹੈ, ਜੇ ਤੁਹਾਨੂੰ ਉਪਰ ਦਿੱਤੀਆਂ ਗਈਆਂ ਖੂਬੀਆਂ ਵਿਚੋਂ ਕੋਈ ਪਸੰਦ ਨਹੀਂ ਹੈ, ਇੱਥੋਂ ਤੱਕ ਕਿ ਤਾਲਮੇਲ ਬਿਠਾਉਣ ਤੋਂ ਬਾਅਦ ਵੀ। ਜੇ ਤਬਦੀਲੀਆਂ ਸੰਭਵ ਨਹੀਂ ਹਨ, ਤਾਂ ਇਸ ਬਾਰੇ ਮੈਨੂੰ ਸਮਝਾਇਆ ਗਿਆ ਹੈ ਅਤੇ ਮੈਂ ਪੂਰੀ ਤਰ੍ਹਾਂ ਸਮਝਦਾ/ਸਮਝਦੀ ਹਾਂ ਅਤੇ ਡੈਂਚਰ ਮੁਕੰਮਲ ਹੁੰਦਿਆਂ ਹੀ ਪ੍ਰਵਾਣ ਕਰਦਾ/ਕਰਦੀ ਹਾਂ।

ਕਲਾਇੰਟ/ਸਰਪ੍ਰਸਤ/ ਨਿਯੁਕਤ ਕੀਤੇ ਪਾਵਰ ਆਫ਼ ਅਟਾਰਨੀ ਦੇ ਦਸਤਖਤ	ਤਾਰੀਖ
--	-------

ਸੈਕਸ਼ਨ 2: ਡਿਲੀਵਰੀ ਅਤੇ ਡੈਂਚਰ ਬਿਠਾਉਣੇ

ਕਲਾਇੰਟ ਜਾਂ ਹੇਠਾਂ ਦਿੱਤੇ ਨਿਯੁਕਤ ਕੀਤੇ ਪਾਵਰ ਆਫ਼ ਅਟਾਰਨੀ ਦੇ ਦਸਤਖਤ ਤੋਂ ਪਤਾ ਚੱਲਦਾ ਹੈ: ਮੇਰੇ ਅੰਤਮ ਡੈਂਚਰ ਉਪਲਬਧ ਕਰਾਏ ਗਏ ਹਨ ਅਤੇ ਮੇਰੇ ਮੂੰਹ ਵਿਚ ਲਾਏ ਗਏ ਹਨ। ਪ੍ਰੋਵਾਈਡਰ ਨੇ ਮੇਰੀਆਂ ਲੋੜਾਂ ਨੂੰ ਪੂਰਾ ਕਰਦਿਆਂ ਤਾਲਮੇਲ ਬਿਠਾਇਆ ਹੈ ਅਤੇ ਮੈਂ ਡਿਲੀਵਰੀ ਪ੍ਰਵਾਣ ਕਰਦਾ/ਕਰਦੀ ਹਾਂ। ਮੈਂ ਸਮਝਦਾ/ਸਮਝਦੀ ਹਾਂ ਕਿ ਇਹ ਮੇਰੇ ਅੰਤਮ ਡੈਂਚਰ ਹਨ।

ਕਲਾਇੰਟ/ਸਰਪ੍ਰਸਤ/ ਨਿਯੁਕਤ ਕੀਤੇ ਪਾਵਰ ਆਫ਼ ਅਟਾਰਨੀ ਦੇ ਦਸਤਖਤ	ਡਿਲੀਵਰੀ ਦੀ ਤਾਰੀਖ
--	------------------

ਡੈਂਟਿਸਟ/ਡੈਂਚਰਿਸਟ ਵਲੋਂ ਹੇਠਾਂ ਕੀਤੇ ਗਏ ਦਸਤਖਤਾਂ ਤੋਂ ਪਤਾ ਚੱਲਦਾ ਹੈ ਕਿ ਉਪਲਬਧ ਕਰਾਈ ਗਈ ਸੇਵਾ ਸੰਭਾਲ ਦੇ ਮਿਆਰਾਂ ਨੂੰ ਪੂਰਾ ਕਰਦੀ ਹੈ ਅਤੇ ਉਤਪਾਦ ਦੀ ਕੁਆਲਿਟੀ ਪ੍ਰਵਾਣਯੋਗ ਹੈ। ਪ੍ਰੋਵਾਈਡਰ ਅੱਗੇ ਸਮਝਦਾ/ਸਮਝਦੀ ਹੈ ਕਿ ਡੈਂਚਰ ਲਈ ਕੁੱਲ ਫੀਸ ਵਿਚ ਡੈਂਚਰ ਲਾਉਣ ਤੋਂ ਬਾਅਦ ਦੀ ਤਿੰਨ ਮਹੀਨਿਆਂ ਦੀ ਸੰਭਾਲ ਸ਼ਾਮਿਲ ਹੈ, ਜਿਸ ਵਿਚ ਤਾਲਮੇਲ ਬਿਠਾਉਣਾ ਅਤੇ ਟਿਸੂ ਦੀ ਕੰਡੀਸ਼ਨਿੰਗ ਸ਼ਾਮਿਲ ਹੁੰਦੀ ਹੈ।

ਡੈਂਟਿਸਟ/ਡੈਂਚਰਿਸਟ ਦੇ ਦਸਤਖਤ (ਡਿਲੀਵਰੀ ਦੀ ਤਾਰੀਖ 'ਤੇ ਦਸਤਖਤ ਕੀਤੇ ਜਾਣ)	ਤਾਰੀਖ
---	-------

ਇਹ ਫਾਰਮ ਜ਼ਰੂਰ ਭਰਨਾ ਚਾਹੀਦਾ ਹੈ ਅਤੇ ਡਿਲੀਵਰੀ ਦੀ ਤਾਰੀਖ 'ਤੇ ਸਾਰੇ ਦਸਤਖਤ ਹੋਣੇ ਚਾਹੀਦੇ ਹਨ। ਇਹੀ ਉਹ ਤਾਰੀਖ ਹੋਏਗੀ, ਜਿਸ ਨੂੰ ਏਜੰਸੀ ਤੁਹਾਡੀ ਬਿਲਿੰਗ 'ਤੇ ਵੇਖਣਾ ਚਾਹੇਗੀ।

ਇੱਕ ਕਾਪੀ ਆਪਣੇ ਕਲਾਇੰਟ ਦੀ ਫਾਈਲ ਵਿਚ ਲਾਉਣੀ ਚਾਹੀਦੀ ਹੈ ਅਤੇ ਇਹ ਪਤਾ ਲਾਉਣ ਲਈ ਕਿ WAC 182-535-1090 ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਗਈਆਂ ਹਨ, ਬੇਨਤੀ ਕੀਤੇ ਜਾਣ 'ਤੇ ਸਿਹਤ ਸੰਭਾਲ ਅਥਾਰਿਟੀ ਨੂੰ ਉਪਲਬਧ ਕਰਾਈ ਜਾਏ।